

ਰਾਮ ਭਗਤ

ਬਨਾਮ

ਗ੍ਰਾਮ ਪੰਚਾਇਤ

1962 ਦੀ ਸਿਵਲ ਰਿੱਟ ਨੰ. 1983.

29 ਅਪ੍ਰੈਲ 1965

ਪੰਜਾਬ ਗ੍ਰਾਮ ਪੰਚਾਇਤ ਐਕਟ, 1952 (1953 ਦਾ IV) ਐੱਸ. 21, 23 ਅਤੇ 109- ਕਿਸੇ ਜ਼ਮੀਨ ਤੋਂ ਸ਼ੀਸ਼ਮ ਦੇ ਦਰੱਖਤ ਨੂੰ ਵੱਢਣ ਵਾਲਾ ਵਿਅਕਤੀ ਆਪਣੀ ਹੋਣ ਦਾ ਦਾਅਵਾ ਕਰਦਾ ਹੈ ਅਤੇ ਇਸ ਉੱਤੇ ਪੰਚਾਇਤ ਦੀ ਮਲਕੀਅਤ ਨੂੰ ਲੈ ਕੇ ਵਿਵਾਦ ਕਰਦਾ ਹੈ ਕਿ ਕੀ ਉਹ ਛੇੜਛਾੜ ਕਰਦਾ ਹੈ ਜਾਂ ਕਬਜ਼ਾ ਕਰਦਾ ਹੈ ਅਤੇ ਕੀ 21 ਜਾਂ 23 ਦੇ ਅਧੀਨ ਕਾਰਵਾਈ ਕੀਤੀ ਜਾ ਸਕਦੀ ਹੈ ਜਾਂ ਨਹੀਂ। ਪੰਚਾਇਤ ਸ. 109 ਦੁਆਰਾ ਫੈਸਲਾ ਕੀਤਾ ਜਾਵੇਗਾ-ਕੀ ਮੰਗ ਕੀਤੀ ਜਾ ਸਕਦੀ ਹੈ।

ਅਪ੍ਰੈਲ, 29, 1965

ਪੰਜਾਬ ਗ੍ਰਾਮ ਪੰਚਾਇਤ ਐਕਟ, 1952 ਦੀ ਧਾਰਾ 21 ਦੇ ਤਹਿਤ ਪੰਚਾਇਤ ਨੂੰ ਕਿਸੇ ਜਨਤਕ ਗਲੀ, ਜਗ੍ਹਾ ਜਾਂ ਨਾਲੇ 'ਤੇ ਕਿਸੇ ਪਰੇਸ਼ਾਨੀ ਜਾਂ ਕਬਜ਼ੇ ਨੂੰ ਹਟਾਉਣ ਲਈ ਆਦੇਸ਼ ਦੇਣ ਦਾ ਅਧਿਕਾਰ ਹੈ। ਇਹ ਸਪੱਸ਼ਟ ਹੈ ਕਿ ਗ੍ਰਾਮ ਪੰਚਾਇਤ ਦੀ ਜ਼ਮੀਨ ਤੋਂ ਸ਼ੀਸ਼ਮ ਦੇ ਦਰੱਖਤ ਨੂੰ ਹਟਾਉਣਾ, ਕੋਈ ਕਬਜ਼ਾ ਜਾਂ ਪਰੇਸ਼ਾਨੀ ਨਹੀਂ ਬਣਦਾ ਅਤੇ ਧਾਰਾ 21 ਅਧੀਨ ਨੋਟਿਸ ਪ੍ਰਤੀ ਖੁਦ ਗੈਰ-ਕਾਨੂੰਨੀ ਹੈ। ਨੇ ਅੱਗੇ ਕਿਹਾ ਕਿ ਇਹ ਅਜੀਬ ਗੱਲ ਹੋਵੇਗੀ ਜੇਕਰ ਐਕਟ ਦੀ ਧਾਰਾ 109 ਦਾ ਅਰਥ ਇਹ ਲਿਆ ਜਾਵੇ ਕਿ ਪੰਚਾਇਤ ਉਸ ਜਾਇਦਾਦ ਦੇ ਸਬੰਧ ਵਿੱਚ ਜੁਰਮਾਨਾ ਵਸੂਲਣ ਦੀ ਹੱਕਦਾਰ ਹੋਵੇਗੀ ਜੇ ਡਿਫਾਲਟਰ ਦੁਆਰਾ ਪੰਚਾਇਤ ਦੀ ਨਹੀਂ ਮੰਨੀ ਜਾਂਦੀ ਹੈ। ਇਸ ਤੋਂ ਇਲਾਵਾ, ਪੰਚਾਇਤ ਨੂੰ ਇਹ ਫੈਸਲਾ ਕਰਕੇ ਆਪਣੇ ਕਾਰਨ ਵਿਚ ਜੱਜ ਬਣਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਕਿ ਪਟੀਸ਼ਨਕਰਤਾ ਜਿਸ ਜਾਇਦਾਦ ਦਾ ਦਾਅਵਾ ਕਰਦਾ ਹੈ ਉਹ ਅਸਲ ਵਿਚ ਪੰਚਾਇਤ ਦੀ ਹੈ। ਜੇਕਰ ਪੰਚਾਇਤ ਦੁਆਰਾ ਬਣਾਈ ਗਈ ਸਥਿਤੀ ਨੂੰ ਕਾਇਮ ਰੱਖਿਆ ਜਾਂਦਾ ਹੈ, ਤਾਂ ਇਸਦਾ ਅਰਥ ਇਹ ਹੋਵੇਗਾ ਕਿ ਕੋਈ ਵੀ ਵਿਅਕਤੀ ਪੰਚਾਇਤ ਦੁਆਰਾ ਬਣਾਈ ਗਈ ਕਿਸੇ ਵੀ ਜਾਇਦਾਦ ਵਿੱਚ ਸਿਰਲੇਖ ਦੇ ਦਾਅਵੇ ਦਾ ਵਿਰੋਧ ਨਹੀਂ ਕਰ ਸਕਦਾ, ਜਿਵੇਂ ਕਿ ਬਾਕੀ ਸੰਸਾਰ ਦੇ ਮੁਕਾਬਲੇ। ਗ੍ਰਾਮ ਪੰਚਾਇਤ ਦੇ ਹੱਕ ਅਤੇ ਹਿੱਤ ਨੂੰ ਚੁਣੌਤੀ ਦਿੱਤੀ ਗਈ ਹੈ, ਇਹ ਨਹੀਂ ਕਿਹਾ ਜਾ ਸਕਦਾ ਕਿ ਐਕਟ ਦੀ ਧਾਰਾ 109 ਅਧੀਨ ਕਾਰਵਾਈ ਨੂੰ ਜਾਇਜ਼ ਠਹਿਰਾਉਣ ਲਈ ਪੰਚਾਇਤ ਦੀ ਜਾਇਦਾਦ ਵਿੱਚ ਦਖਲਅੰਦਾਜ਼ੀ ਕੀਤੀ ਗਈ ਸੀ।

ਪੰਜਾਬ ਸੀਰੀਜ਼ [VOL. XVIII(2)]

ਭਾਰਤ ਦੇ ਸੰਵਿਧਾਨ ਦੇ ਅਨੁਛੇਦ 228 ਅਤੇ 227 ਦੇ ਅਧੀਨ ਪਟੀਸ਼ਨ, 21 ਜੂਨ, 1962 ਦੇ ਉੱਤਰਦਾਤਾ ਨੰਬਰ 1, ਮਿਤੀ 1962 ਅਤੇ ਉੱਤਰਦਾਤਾ ਨੰਬਰ 2 ਦੇ 18 ਤਰੀਕ ਦੇ ਆਦੇਸ਼ ਨੂੰ ਰੱਦ ਕਰਨ ਲਈ ਇੱਕ ਢੁਕਵੀਂ ਰਿੱਟ, ਆਦੇਸ਼ ਜਾਂ ਨਿਰਦੇਸ਼ ਜਾਰੀ ਕੀਤਾ ਜਾਵੇ।

ਅਕਤੂਬਰ, 1962

ਸੀ ਚੰਦ, ਗੋਵਾਲ। ਐਡਵੋਕੇਟ, ਪਟੀਸ਼ਨਰ ਐਮ.ਕੇ. ਮਹਾਜਨ ਲਈ, ਵਕੀਲ, ਜਵਾਬਦਾਤਾਵਾਂ ਲਈ

ਆਰਡਰ ਕਰੋ

ਬਹਾਦੁਰ, ਜੇ. ਸਮਸ਼ੇਰ, ਬਹਾਦਰਪੁਰ, ਜੇ-ਰਾਮ ਭਗਤ ਪਿੰਡ ਹੈਬਤਪੁਰ ਨੇ ਆਪਣੀ ਰਿੱਟ ਦੇ ਅਧਿਕਾਰ ਖੇਤਰ ਦੀ ਵਰਤੋਂ ਕਰਦੇ ਹੋਏ ਉਪ ਮੰਡਲ ਮੈਜਿਸਟਰੇਟ, ਜੀਂਦ ਦੁਆਰਾ ਉਸ ਦੀ ਅਰਜ਼ੀ ਨੂੰ ਧਾਰਾ ਅਧੀਨ ਖਾਰਜ ਕਰਨ ਦੇ ਹੁਕਮਾਂ ਦੀ ਵੈਧਤਾ 'ਤੇ ਸਵਾਲ ਉਠਾਉਣ ਲਈ ਇਸ ਅਦਾਲਤ ਦਾ ਰੁਖ ਕੀਤਾ ਹੈ। ਗ੍ਰਾਮ ਪੰਚਾਇਤ ਐਕਟ ਦੇ 97.

ਪਟੀਸ਼ਨਰ ਪਿੰਡ ਹੈਬਤਪੁਰ ਦੇ ਇੱਕ ਜ਼ਿਮੀਂਦਾਰ ਨੂੰ ਕੁਝ ਜ਼ਮੀਨ ਅਲਾਟ ਹੋਈ ਸੀ ਅਤੇ ਉਸ ਅਨੁਸਾਰ ਉਸ ਨੇ ਜੰਗਲਾਤ ਵਿਭਾਗ ਤੋਂ ਮਨਜ਼ੂਰੀ ਲੈ ਕੇ ਇਸ ਜ਼ਮੀਨ 'ਤੇ ਖੜ੍ਹੇ ਸ਼ੀਸ਼ਮ ਦੇ ਦਰੱਖਤ ਨੂੰ ਕੱਟ ਦਿੱਤਾ ਸੀ। ਗ੍ਰਾਮ ਪੰਚਾਇਤ ਹੈਬਤਪੁਰ ਨੇ ਪਟੀਸ਼ਨਰ ਨੂੰ ਸ਼ੀਸ਼ਮ ਦੇ ਦਰੱਖਤ ਦੀ ਲੱਕੜ ਨੂੰ ਬਹਾਲ ਕਰਨ ਲਈ ਕਿਹਾ ਅਤੇ ਉਸ ਵੱਲੋਂ ਇਸ ਮੰਗ ਨੂੰ ਮੰਨਣ ਤੋਂ ਇਨਕਾਰ ਕਰਨ ਦੇ ਨਤੀਜੇ ਵਜੋਂ ਉਸ ਵੱਲੋਂ ਜੁਰਮਾਨਾ ਲਗਾਇਆ ਗਿਆ, ਜਿਸ ਨੂੰ ਉਪ ਮੰਡਲ ਮੈਜਿਸਟਰੇਟ, ਜੀਂਦ ਦੇ ਸਾਹਮਣੇ ਚੁਣੌਤੀ ਦਿੱਤੀ ਗਈ। ਉਪ ਮੰਡਲ ਮੈਜਿਸਟਰੇਟ, ਜੀਂਦ ਦੇ ਸਾਹਮਣੇ ਪਟੀਸ਼ਨ ਖਾਰਜ ਹੋਣ ਤੋਂ ਬਾਅਦ ਪਟੀਸ਼ਨਕਰਤਾ ਨੇ ਇਸ ਅਦਾਲਤ ਤੋਂ ਨਿਪਟਾਰਾ ਕਰਨ ਦੀ ਮੰਗ ਕੀਤੀ ਹੈ,

ਪੰਚਾਇਤ ਤਰਫ਼ੋਂ ਦਰਜ ਕਰਵਾਏ ਲਿਖਤੀ ਬਿਆਨ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਪਟੀਸ਼ਨਕਰਤਾ ਨੇ ਜਿਸ ਸ਼ੀਸ਼ਮ ਦੇ ਦਰੱਖਤ ਨੂੰ ਕੱਟਿਆ ਸੀ, ਉਹ ਪੰਚਾਇਤ ਦੀ ਸ਼ਾਮਲਾਤ ਦੇਹ ਦੀ ਜ਼ਮੀਨ 'ਤੇ ਸੀ। ਜੇਕਰ ਵਿਚਾਰਨ ਲਈ ਇਹ ਇਕੋ ਇਕ ਮੁੱਦਾ ਹੁੰਦਾ, ਤਾਂ ਇਸ ਰਿੱਟ ਪਟੀਸ਼ਨ ਵਿਚ ਕੋਈ ਜ਼ੋਰ ਨਹੀਂ ਹੁੰਦਾ ਕਿਉਂਕਿ ਤੱਥ ਦੇ ਇਸ ਸਵਾਲ 'ਤੇ ਵਿਵਾਦ ਇਸ ਅਦਾਲਤ ਦੇ ਰਿੱਟ ਅਧਿਕਾਰ ਖੇਤਰ ਦੇ ਦਾਇਰੇ ਤੋਂ ਬਾਹਰ ਹੋਵੇਗਾ। ਗ੍ਰਾਮ ਪੰਚਾਇਤ ਦੀ ਕਾਰਵਾਈ, ਹਾਲਾਂਕਿ, ਇਹ ਦਰਸਾਉਂਦੀ ਹੈ ਕਿ ਇਸ ਦੁਆਰਾ ਸ਼ੁਰੂ ਤੋਂ ਹੀ ਕੀਤੀ ਗਈ ਕਾਰਵਾਈ ਐਕਟ ਦੇ ਉਪਬੰਧਾਂ ਦੇ ਉਲਟ ਹੈ, ਅਤੇ ਇਸ ਲਈ, ਇਸ ਨੂੰ ਕਾਇਮ ਨਹੀਂ ਰੱਖਿਆ ਜਾ ਸਕਦਾ ਹੈ।

23 ਮਾਰਚ, 1962 ਨੂੰ ਗਿਰਾਮ ਪੰਚਾਇਤ ਹੈਬਤਪੁਰ ਵੱਲੋਂ ਪਟੀਸ਼ਨਕਰਤਾ ਨੂੰ ਪੰਜਾਬ ਗ੍ਰਾਮ ਪੰਚਾਇਤ ਐਕਟ ਦੀ ਧਾਰਾ 21 ਤਹਿਤ ਨੋਟਿਸ ਦਿੱਤਾ ਗਿਆ ਸੀ, ਜਿਸ ਵਿੱਚ ਦੋਸ਼ ਲਾਇਆ ਗਿਆ ਸੀ ਕਿ ਉਸ ਨੇ ਪੰਚ-ਰਾਮ ਭਗਤ ਦੀ ਜ਼ਮੀਨ ਵਿੱਚੋਂ ਸ਼ਾਹਮ ਦਾ ਦਰੱਖਤ ਕੱਟਿਆ ਸੀ ਅਤੇ ਸੀ. ਨੂੰ ਇਤਰਾਜ਼ ਉਠਾਉਣ ਲਈ ਇੱਕ ਹਫ਼ਤੇ ਦਾ ਸਮਾਂ ਦਿੱਤਾ ਗਿਆ ਹੈ। ਹੁਣ, ਧਾਰਾ 21 ਦੇ ਤਹਿਤ, ਇੱਕ ਪੰਚਾਇਤ ਨੂੰ ਗ੍ਰਾਮ ਪੈਨ ਬਣਾਉਣ ਦਾ ਅਧਿਕਾਰ ਹੈ

### **ਭਾਰਤੀ ਕਾਨੂੰਨ ਦੀਆਂ ਰਿਪੋਰਟਾਂ**

ਦੂਜੇ ਪਾਸੇ ਮੈਂ ਇਸਨੂੰ ਆਪਣੀ ਵਾਹੀਯੋਗ ਜ਼ਮੀਨ ਵਿੱਚੋਂ ਕੱਟ ਦਿੱਤਾ ਹੈ ਜਿਸਦਾ ਪਟੀਸ਼ਨਰ ਮਾਲਕ ਹੈ। ਇਸ 'ਤੇ ਪੰਚਾਇਤ ਦਾ ਕੋਈ ਅਧਿਕਾਰ ਨਹੀਂ ਹੈ। ਅਤੇ ਪਟੀਸ਼ਨਕਰਤਾ ਦੇ ਹੱਕ ਵਿੱਚ ਸ਼ੀਸ਼ਮ ਦੇ ਦਰੱਖਤ ਬਾਰੇ ਜੰਗਲਾਤ ਵਿਭਾਗ ਤੋਂ ਇਜਾਜ਼ਤ ਲੈ ਲਈ ਗਈ ਹੈ।"

ਅਨੁਸੂਚੀ 'ਸੀ' ਡਵੀਜ਼ਨਲ ਜੰਗਲਾਤ ਅਫਸਰ, ਕਮਲ ਜੰਗਲਾਤ ਡਿਵੀਜ਼ਨ ਦੇ ਪੱਤਰ ਦੀ ਇੱਕ ਕਾਪੀ ਹੈ, ਜੋ ਪਟੀਸ਼ਨਰ ਨੂੰ "ਆਪਣੀ ਵਰਤੋਂ ਲਈ ਰੁੱਖਾਂ ਨੂੰ ਕੱਟਣ ਅਤੇ ਹਟਾਉਣ" ਦਾ ਅਧਿਕਾਰ ਦਿੰਦਾ ਹੈ। ਇਸ ਤਰਤੀਬ ਅਨੁਸਾਰ ਦਰੱਖਤ ਨੂੰ ਜੀਂਦ ਰੋਜ ਦੀ ਗਿਣਤੀ ਸੂਚੀ ਤੋਂ ਹਟਾ ਦਿੱਤਾ ਗਿਆ ਹੈ। ਇਸ ਤੋਂ ਬਾਅਦ

ਗ੍ਰਾਮ ਪੰਚਾਇਤ ਨੇ, ਇਸ ਵਾਰ ਗ੍ਰਾਮ ਪੰਚਾਇਤ ਐਕਟ ਦੀਆਂ ਧਾਰਾਵਾਂ 21 ਅਤੇ 109 ਦੇ ਤਹਿਤ "ਸ਼ੀਸ਼ਮ ਦੇ ਦਰੱਖਤ ਨੂੰ ਇੱਕ ਹਫ਼ਤੇ ਦੇ ਅੰਦਰ-ਅੰਦਰ ਸਰਪੰਚ ਨੂੰ ਸੌਂਪਣ ਲਈ" ਇੱਕ ਨੋਟਿਸ (ਅਨੇਕਚਰ ਡੀ) ਜਾਰੀ ਕੀਤਾ। ਇਸ ਨੋਟਿਸ ਵਿੱਚ ਇਹ ਧਮਕੀ ਵੀ ਦਿੱਤੀ ਗਈ ਸੀ ਕਿ ਜੇਕਰ ਪਟੀਸ਼ਨਰ ਨੋਟਿਸ ਦੀਆਂ ਸ਼ਰਤਾਂ ਦੀ ਪਾਲਣਾ ਕਰਨ ਵਿੱਚ ਅਸਫਲ ਰਿਹਾ ਤਾਂ ਉਸ ਨੂੰ ਰੁਪਏ ਦਾ ਜੁਰਮਾਨਾ ਕੀਤਾ ਜਾਵੇਗਾ। ਉਸ 'ਤੇ ਪਹਿਲੇ ਦਿਨ 15 ਰੁਪਏ ਅਤੇ ਅਗਲੇ ਦਿਨ ਇਕ ਰੁਪਏ ਪ੍ਰਤੀ ਦਿਨ ਜੁਰਮਾਨਾ ਲਗਾਇਆ ਜਾਵੇਗਾ। 13 ਜੂਨ, 1962 ਦੇ ਇਸ ਨੋਟਿਸ ਦਾ ਜਵਾਬ ਪਟੀਸ਼ਨਰ ਵੱਲੋਂ 21 ਜੂਨ, 1962 ਨੂੰ ਦਿੱਤਾ ਗਿਆ ਸੀ, ਜਿਸ ਵਿੱਚ ਦੁਹਰਾਇਆ ਗਿਆ ਸੀ ਕਿ "ਪਟੀਸ਼ਨਕਰਤਾ ਨੇ ਗ੍ਰਾਮ ਪੰਚਾਇਤ ਹੈਬਤਪੁਰ ਦਾ ਕੋਈ ਵੀ ਖੜ੍ਹਾ ਸ਼ੀਸ਼ਮ ਦਾ ਦਰੱਖਤ ਨਹੀਂ ਕੱਟਿਆ ਹੈ ਅਤੇ ਨਾ ਹੀ ਉਸ ਨੂੰ ਖੇਹਿਆ ਹੈ। ਇਸ ਲਈ ਸ. ਇਹ ਬੇਨਤੀ ਕੀਤੀ ਜਾਂਦੀ ਹੈ ਕਿ ਜੇਕਰ ਕੋਈ ਵੀ ਕਾਰਵਾਈ ਕੀਤੀ ਜਾਂਦੀ ਹੈ ਤਾਂ ਸਾਰੇ ਖਰਚੇ ਅਤੇ ਨੁਕਸਾਨ ਲਈ ਗ੍ਰਾਮ ਪੰਚਾਇਤ ਹੈਬਤਪੁਰ ਜ਼ਿੰਮੇਵਾਰ ਹੋਵੇਗੀ।" ਇਸੇ ਦਿਨ ਗ੍ਰਾਮ ਪੰਚਾਇਤ ਹੈਬਤਪੁਰ ਵੱਲੋਂ ਮਤਾ ਨੰਬਰ 27 ਪਾਸ ਕੀਤਾ ਗਿਆ। ਇਹ Annexure 'F' ਹੈ। ਇਸ ਮਤੇ ਦਾ ਸੰਚਾਲਨ ਹਿੱਸਾ ਇਸ ਪ੍ਰਕਾਰ ਹੈ:-

"ਰਾਮ ਭਗਤ ਅੱਜ ਦੇ ਦਿਨ, ਭਾਵ 21 ਜੂਨ, 1962 ਨੂੰ ਪ੍ਰਗਟ ਹੋਏ ਸਨ, ਪਰ ਉਨ੍ਹਾਂ ਨੇ ਸ਼ੀਸ਼ਮ ਦੇ ਦਰੱਖਤ ਨੂੰ ਸੌਂਪਣ ਤੋਂ ਇਨਕਾਰ ਕਰ ਦਿੱਤਾ ਹੈ, ਇਸ ਲਈ ਉਨ੍ਹਾਂ ਨੂੰ 24 ਰੁਪਏ ਜੁਰਮਾਨਾ ਕੀਤਾ ਗਿਆ ਹੈ।

ਡਿਫਾਲਟ ਹੋ ਜਾਣ ਤੱਕ ਪ੍ਰਤੀ ਦਿਨ ਇੱਕ ਰੁਪਏ ਦਾ ਜੁਰਮਾਨਾ ਲਗਾਉਣਾ ਉਚਿਤ ਹੈ। ਇਹ ਕਾਰਵਾਈ ਸਰਬਸੰਮਤੀ ਨਾਲ ਗ੍ਰਾਮ ਪੰਚਾਇਤ ਐਕਟ ਦੀ ਧਾਰਾ 23 ਤਹਿਤ ਕੀਤੀ ਗਈ ਹੈ।

ਬਹਾਦੁਰ, ਜੇ. ਪਟੀਸ਼ਨਰ ਨੇ ਫਿਰ ਐਕਟ ਦੀ ਧਾਰਾ 97 ਦੇ ਤਹਿਤ ਉਪ ਮੰਡਲ ਮੈਜਿਸਟਰੇਟ ਨੂੰ ਦਰਖਾਸਤ ਦਿੱਤੀ ਅਤੇ ਉਸ ਦੀ ਅਰਜ਼ੀ ਨੂੰ ਖਾਰਿਜ ਕਰ ਦਿੱਤਾ ਗਿਆ ਹੈ

ਸੀਡਿੰਗ ਗ੍ਰਾਮ ਪੰਚਾਇਤ ਐਕਟ ਦੀ ਧਾਰਾ 109 ਦੀ ਉਪ-ਧਾਰਾ (1) ਦੇ ਤਹਿਤ, "ਜੇ ਕੋਈ ਵੀ ਵਿਅਕਤੀ ਗ੍ਰਾਮ ਪੰਚਾਇਤ ਦੀ ਕਿਸੇ ਵੀ ਅਦਾਇਗੀ, ਗਟਰ ਜਾਂ ਹੋਰ ਸਮੱਗਰੀ ਜਾਂ ਹੋਰ ਅਜਿਹੀ ਜਾਇਦਾਦ ਵਿੱਚ ਦਖਲਅੰਦਾਜ਼ੀ ਕਰਦਾ ਹੈ, ਉਸ ਨੂੰ ਹਟਾ ਦਿੰਦਾ ਹੈ, ਵਿਸਥਾਪਿਤ ਕਰਦਾ ਹੈ ਜਾਂ ਫੇਰਬਦਲ ਕਰਦਾ ਹੈ ਜਾਂ ਇਸ ਵਿੱਚ ਦਖਲਅੰਦਾਜ਼ੀ ਕਰਦਾ ਹੈ। ਗ੍ਰਾਮ ਪੰਚਾਇਤ ਜਾਂ ਹੋਰ ਕਨੂੰਨੀ ਅਥਾਰਟੀ ਦੀ ਲਿਖਤੀ ਮਨਜ਼ੂਰੀ ਤੋਂ ਬਿਨਾਂ ਪੰਚਾਇਤ ਦੀ ਜ਼ਮੀਨ ਵਿੱਚ ਕੋਈ ਵੀ ਅਧਿਕਾਰ, ਸਿਰਲੇਖ ਜਾਂ ਵਿਆਜ ਜੇ ਵੀ ਹੋਵੇ, ਜੁਰਮਾਨੇ ਨਾਲ ਸਜ਼ਾਯੋਗ ਹੋਵੇਗਾ ਜੇ ਕਿ ਪੱਚੀ ਰੁਪਏ ਤੱਕ ਹੋ ਸਕਦਾ ਹੈ", ਧਾਰਾ 97 ਡਿਪਟੀ ਨੂੰ ਸ਼ਕਤੀ ਪ੍ਰਦਾਨ ਕਰਦੀ ਹੈ। ਗ੍ਰਾਮ ਪੰਚਾਇਤ ਦੇ ਕਿਸੇ ਵੀ ਮਤੇ ਜਾਂ ਹੁਕਮ ਨੂੰ ਲਾਗੂ ਕਰਨ ਨੂੰ ਮੁਅੱਤਲ ਕਰਨ ਲਈ ਉਪ ਮੰਡਲ ਮੈਜਿਸਟਰੇਟ ਦਾ ਕਮਿਸ਼ਨਰ। ਧਾਰਾ 23 ਗ੍ਰਾਮ ਪੰਚਾਇਤ ਦੇ ਹੁਕਮਾਂ ਦੀ ਉਲੰਘਣਾ ਕਰਨ ਲਈ ਜੁਰਮਾਨਾ ਲਗਾਉਂਦੀ ਹੈ ਅਤੇ ਅਜਿਹੇ ਵਿਅਕਤੀ ਨੂੰ ਜੁਰਮਾਨੇ ਲਈ ਜਵਾਬਦੇਹ ਬਣਾਉਂਦੀ ਹੈ ਜੇ 25 ਰੁਪਏ ਤੱਕ ਹੋ ਸਕਦੀ ਹੈ। ਮੈਂ ਧਾਰਾ 23 ਦਾ ਜ਼ਿਕਰ ਕਰਦਾ ਹਾਂ ਕਿਉਂਕਿ ਕੁਝ ਹੁਕਮਾਂ ਵਿੱਚ ਇਹ ਜ਼ਿਕਰ ਕੀਤਾ ਗਿਆ ਹੈ ਕਿ ਧਾਰਾ 21 ਅਧੀਨ ਪਹਿਲਾਂ ਦਿੱਤੇ ਨਿਰਦੇਸ਼ਾਂ ਦੀ ਅਵੱਗਿਆ ਲਈ ਕਾਰਵਾਈ ਕੀਤੀ ਜਾ ਰਹੀ ਹੈ।

ਇਸ ਮਾਮਲੇ ਵਿੱਚ ਦਰਜ ਕੀਤੇ ਗਏ ਨੁਕਤਿਆਂ ਤੋਂ ਸਾਫ਼ ਜਾਪਦਾ ਹੈ ਕਿ ਪਟੀਸ਼ਨਰ ਨੇ ਜਿਸ ਜ਼ਮੀਨ ਵਿੱਚੋਂ ਸ਼ੀਸ਼ਮ ਦਾ ਦਰਖਤ ਕੱਟਿਆ ਗਿਆ ਸੀ, ਉਸ ਜ਼ਮੀਨ ਵਿੱਚ ਪੰਚਾਇਤ ਦੇ ਅਧਿਕਾਰ ਨੂੰ ਚੁਣੌਤੀ ਦਿੱਤੀ ਸੀ। ਪਟੀਸ਼ਨਰ ਅਨੁਸਾਰ ਉਸ ਨੂੰ ਜ਼ਮੀਨ ਅਲਾਟ ਕੀਤੀ ਗਈ ਸੀ। ਇਹ ਸੱਚ ਹੈ ਕਿ ਗ੍ਰਾਮ ਪੰਚਾਇਤ ਨੇ ਦਾਅਵਾ ਕੀਤਾ ਸੀ ਕਿ ਗ੍ਰਾਮ ਪੰਚਾਇਤ ਦੀ ਜ਼ਮੀਨ 'ਤੇ ਸ਼ੀਸ਼ਮ ਦਾ ਦਰੱਖਤ ਖੜ੍ਹਾ ਹੈ। ਇਸ ਲਈ, ਗ੍ਰਾਮ ਪੰਚਾਇਤ ਦੇ ਸਹੀ ਸਿਰਲੇਖ ਅਤੇ ਹਿੱਤ ਨੂੰ ਚੁਣੌਤੀ ਦਿੱਤੀ ਗਈ ਸੀ ਅਤੇ ਇਹ ਨਹੀਂ ਕਿਹਾ ਜਾ ਸਕਦਾ ਕਿ

ਐਕਟ ਦੀ ਧਾਰਾ 109 ਅਧੀਨ ਕਾਰਵਾਈ ਨੂੰ ਜਾਇਜ਼ ਠਹਿਰਾਉਣ ਲਈ ਪੰਚਾਇਤ ਦੀ ਜਾਇਦਾਦ ਵਿੱਚ ਦਖਲਅੰਦਾਜ਼ੀ ਕੀਤੀ ਗਈ ਸੀ। ਪਟੀਸ਼ਨਕਰਤਾ ਨੂੰ ਜੰਗਲਾਤ ਵਿਭਾਗ ਵੱਲੋਂ ਦਿੱਤੀ ਗਈ ਇਜਾਜ਼ਤ ਕੁਝ ਹੱਦ ਤੱਕ ਉਸ ਕੇਸ ਦਾ ਸਮਰਥਨ ਕਰਦੀ ਹੈ ਜਿਸ ਬਾਰੇ ਪਟੀਸ਼ਨਰ ਨੇ ਦਾਅਵਾ ਕੀਤਾ ਸੀ। ਅਜੀਬ ਗੱਲ ਹੋਵੇਗੀ ਜੇਕਰ ਧਾਰਾ 109 ਦਾ ਅਰਥ ਇਹ ਲਿਆ ਜਾਵੇ ਕਿ ਪੰਚਾਇਤ ਜੁਰਮਾਨਾ ਵਸੂਲਣ ਦੀ ਹੱਕਦਾਰ ਹੋਵੇਗੀ।

ਇਸ ਦੇ ਅਧੀਨ ਉਹ ਜਾਇਦਾਦ ਦੇ ਸਬੰਧ ਵਿੱਚ ਜੇ ਰਾਮ ਭਗਤ ਨੂੰ ਡਿਫਾਲਟਰ ਦੁਆਰਾ ਪੰਚਾਇਤ ਦੀ ਹੋਵੇ, ਦਾਖਲ ਨਹੀਂ ਕੀਤੀ ਜਾਂਦੀ। ਇਸ ਤੋਂ ਇਲਾਵਾ, ਪੈਨ-"ਚਾਇਤ ਨੂੰ ਇਹ ਫੈਸਲਾ ਕਰਕੇ ਆਪਣੇ ਕਾਰਨ ਜੱਜ ਬਣਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਹੈ ਕਿ ਪਟੀਸ਼ਨਕਰਤਾ ਜਿਸ ਜਾਇਦਾਦ ਦਾ ਦਾਅਵਾ ਕਰਦਾ ਹੈ ਕਿ ਉਹ ਉਸ ਦੀ ਹੋਣ ਦਾ ਦਾਅਵਾ ਕਰਦਾ ਹੈ, ਅਸਲ ਵਿੱਚ ਪੰਚਾਇਤ ਦੀ ਹੈ। ਸ਼ਮਸ਼ੇਰ ਦਾ ਮਤਲਬ ਇਹ ਹੋਵੇਗਾ ਕਿ ਪੰਚਾਇਤ ਦੁਆਰਾ ਬਣਾਈ ਗਈ ਕਿਸੇ ਵੀ ਜਾਇਦਾਦ ਵਿਚ ਬਹਾਦਰ, ਜੇ. ਦੇ ਦਾਅਵੇ ਦਾ ਕੋਈ ਵੀ ਵਿਅਕਤੀ ਦੰਡ-ਰਹਿਤ ਨਾਲ ਵਿਰੋਧ ਨਹੀਂ ਕਰ ਸਕਦਾ, ਜਿਵੇਂ ਕਿ ਬਾਕੀ ਦੁਨੀਆਂ ਦੇ ਮੁਕਾਬਲੇ। ਪਟੀਸ਼ਨਕਰਤਾ ਨੂੰ ਆਵਰਤੀ ਜੁਰਮਾਨਾ ਅਦਾ ਕਰਨ ਲਈ ਕਿਹਾ ਗਿਆ ਹੈ। ਜਿਵੇਂ ਕਿ ਮੇਰਾ ਵਿਚਾਰ ਹੈ ਕਿ ਪੰਚਾਇਤ ਦੀ ਸਾਰੀ ਕਾਰਵਾਈ ਬੇਅਰਥ ਅਤੇ ਗੈਰ-ਕਾਨੂੰਨੀ ਹੈ, ਇੱਕ ਜ਼ਬਰਦਸਤੀ ਪ੍ਰਕਿਰਤੀ ਦੀ ਹੈ ਅਤੇ ਜਾਇਦਾਦ ਦੇ ਸਬੰਧ ਵਿੱਚ ਜਿਸਦੀ ਮਲਕੀਅਤ ਪੰਚਾਇਤ ਦੁਆਰਾ ਵਿਵਾਦਿਤ ਹੈ, ਮੈਂ ਰੱਦ ਕਰਦਾ ਹਾਂ। ਉਪ ਮੰਡਲ ਮੈਜਿਸਟਰੇਟ ਦਾ ਹੁਕਮ ਧਾਰਾ 97 ਅਧੀਨ ਪਾਸ ਕੀਤਾ ਗਿਆ ਹੈ ਅਤੇ ਹਦਾਇਤ ਕੀਤੀ ਗਈ ਹੈ ਕਿ ਧਿਰਾਂ ਨੂੰ ਉਸ ਜ਼ਮੀਨ ਦੀ ਮਾਲਕੀ ਦਾ ਮਾਮਲਾ ਹੋਣਾ ਚਾਹੀਦਾ ਹੈ ਜਿਸ 'ਤੇ ਸੀਸ਼ਮ ਦਾ ਦਰਖਤ ਖੜ੍ਹਾ ਸੀ ਜਿਸ ਦਾ ਫੈਸਲਾ ਸਮਰੱਥ ਅਧਿਕਾਰ ਖੇਤਰ ਦੀ ਅਦਾਲਤ ਦੁਆਰਾ ਕੀਤਾ ਗਿਆ ਸੀ। ਉਹ ਲੱਕੜ ਜੋ ਉਸ ਨੇ ਪੰਚਾਇਤ ਦੇ ਮਨਮਾਨੇ ਢੰਗ ਨਾਲ ਕੱਟ ਦਿੱਤੀ ਸੀ ਜਦੋਂ ਜ਼ਮੀਨ ਦੀ ਮਾਲਕੀ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ। ਇਸ ਲਈ, ਇਸ ਪਟੀਸ਼ਨ ਨੂੰ ਮਨਜ਼ੂਰੀ ਦਿੱਤੀ ਜਾਵੇਗੀ ਅਤੇ ਕੇਸ ਦੇ ਹਾਲਾਤਾਂ ਵਿੱਚ, ਪਟੀਸ਼ਨਕਰਤਾ ਨੂੰ ਇਸ ਪਟੀਸ਼ਨ ਦਾ ਖਰਚਾ ਵੀ ਮਿਲੇਗਾ।

ਆਰ.ਐਸ

ਅਪੀਲੀ ਸਿਵਲ

ਡਿਸਕਲੇਮਰ ਸਖਾਨਕ ਭਾਸ਼ਾ ਵਿੱਚ ਅਨੁਵਾਦ ਕੀਤਾ ਗਿਆ ਨਿਆਂ ਨਿਰਣਾਂ ਕੇਵਲ ਮੁਕੱਦਮੇਬਾਜ਼ਾ ਲਈ ਉਹਨਾਂ ਦੀ ਆਪਣੀ ਭਾਸ਼ਾ ਵਿੱਚ ਸਮਝਣ ਤੱਕ ਹੀ ਸੀਮਤ ਹੈ ਅਤੇ ਇਸਦਾ ਕਿਸੇ ਹੋਰ ਉਦੇਸ਼ ਲਈ ਇਸਤੇਮਾਲ ਨਹੀਂ ਕੀਤਾ ਜਾ ਸਕਦਾ। ਸਾਰੇ ਵਿਹਾਰਕ ਅਤੇ ਅਧਿਕਾਰਤ ਮੰਤਵਾਂ ਲਈ, ਨਿਆਂ ਨਿਰਣੇ ਦਾ ਅੰਗਰੇਜ਼ੀ ਸੰਸਕਰਣ ਹੋਵੇਗਾ ਅਤੇ ਅਮਲ ਲਾਗੂ ਕਰਨ ਲਈ ਇਸ ਨੂੰ ਤਰਜੀਹ ਦਿੱਤੀ ਜਾਵੇਗੀ।

Rupinder Kumar

Translator